

VARDHMAN HOLDINGS LIMITED

CHANDIGARH ROAD LUDHIANA-141010, PUNJAB

T: +91-161-2228943-48

F: +91-0161-2601048

E: secretarial.lud@vardhman.com

Ref: VHL:SCY:NOV:2022-23

Dated: 09-Nov-2022

BSE Limited, New Trading Ring, Rotunda Building, P.J Towers, Dalal Street, Mumbai-400 001. Scrip Code: 500439 National Stock Exchange of India Limited, Exchange Plaza, Bandra-Kurla Complex, Bandra (East), Mumbai-400 051 Scrip Code: VHL

Subject: NEWSPAPER PUBLICATION OF FINANCIAL RESULTS FOR THE QUARTER/ HALF YEAR ENDED 30TH SEPTEMBER, 2022.

Dear Sir/Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of Newspaper publication of Financial Results for the quarter/ half year ended 30th September, 2022 published in "Desh Sewak" and "Financial Express" on 9th November, 2022.

This is for your information and records.

Thanking you,

For Vardhman Holdings Limited

(Swati Mangla)
Company Secretary

FINANCIAL EXPRESS

Sequent Proven Ability In Life Sciences

SeQuent Scientific Limited

Registered Office: 301, 3" Floor, 'Dosti Pinnacle', Plot No. E7, Road No. 22, Wagle Industrial Estate, Thane (W) - 400 604, Maharashtra, India Tel. +91 22 41114777, Website: www.sequent.in, Email: investorrelations@sequent.in

EXTRACT OF THE UNAUDITED CONSOLIDATED FINANCIAL RESULTS FOR THE OHAPTER AND SIX MONTHS ENDED 30 SEPTEMBER 2022

Particulars	3 months ended 30-Sep-2022	Preceding 3 months ended 30-Jun-2022	Corresponding 3 months ended in previous period 30-Sep-2021	Year to date for current period ended 30-Sep-2022	Corresponding year to date for previous period 30-Sep-2021	Previous year ended 31-Mar-2022
	Unaudited	Unaudited Restated	Unaudited	Unaudited	Unaudited	Audited Restated
Revenue from operations	33,760.70	34,132.10	35,055.10	67,892.80	67,106.00	1,41,281.60
Net profit / (loss) before tax and exceptional items	(1,772.40)	(1,773.61)	394.50	(3,546.00)	1,117.40	5,293.00
Net profit / (loss) before tax and after exceptional items	(1,772.40)	(2,093.40)	394.50	(3,865.80)	1,117.40	5,293.00
Net profit / (loss) after tax	(444.10)	(1,532.00)	1,382.00	(1,976.10)	1,646.80	4,476.40
Total comprehensive income / (expense), net of tax	(2,025.00)	(4,747.60)	(295.00)	(6,772.60)	1,804.20	(6,389.60)
Equity share capital Other equity	4,988.70	4,988.70	4,967.40	4,988.70	4,967.40	4,967.40 64,242.40
Earnings per equity share:(face value of ₹ 2 each) (not annualised)						
Basic (in ₹)	(0.15)	(0.60)	0.58	(0.75)	0.61	1.65
Diluted (in ₹)	(0.15)	(0.60)	0.57	(0.75)	0.61	1.63

SUMMARIZED UNAUDITED STANDALONE	FINANCIAL RESULTS FOR T	THE QUARTER	AND SIX MONTH	IS ENDED 30 SE	PTEMBER 2022	(₹ in Lakh
Particulars	3 months ended 30-Sep-2022		Corresponding 3 months ended in previous period 30-Sep-2021		Corresponding year to date for previous period 30-Sep-2021	Previous year ended 31-Mar-2022
	Unaudited	Unaudited	Unaudited	Unaudited	Unaudited	Audited
Revenue from operations	5,423.10	6,486.00	5,010.50	11,909.10	9,676.20	21,962.60
Net profit / (loss) before tax and after exceptional items	(567.70)	115.50	301.00	(452.20)	213.70	1,569.00
Net profit / (loss) after tay	(405.00)	84 00	428.72	(321.00)	367.80	1 479 90

(1.436.16)

Total comprehensive income / (expense), net of tax

Place: Thane.

Date: 07 November 2022

The above information has been extracted from the detailed financial results for the quarter and six months ended 30 September 2022 which have been reviewed by the Audit Committee and

2. The full format of the financial results for the quarter and six months ended 30 September 2022 are available on the Stock Exchange websites (www.bseindia.com & www.nseindia.com) and Company's website (www.sequent.in).

For SeQuent Scientific Limited

1,377.74

Rajaram Narayanan

whatsoever. **Managing Director** CYBER PEARL INFORMATION TECHNOLOGY PARK PRIVATE LIMITED

(2.051.80)

legistered Office: Unit no.7 & 8, 1st Floor, Pinnacle Building, International Tech Park, CSIR Road, Taramani, Chennai, Tamilnadu-60011 Statement of Unaudited Financial Results for the quarter and half year ended September 30, 2022

Corporate Identity Number (CIN): U72900TN2002PTC099624

Place: Nellore

Date: 8th Nov 2022

IMPORTANT

copy, it is not possible to verify its contents. The Indian Express (P) Limited cannot be held responsible for such

contents, nor for any loss or damage incurred as a

result of transactions with companies, associations or

individuals advertising in its newspapers or Publications.

We therefore recommend that readers make

necessary inquiries before sending any monies or

entering into any agreements with advertisers or

otherwise acting on an advertisement in any manner

(Rs. in millions)

PARTICULARS	Quarter ended September 30, 2022. Un-Audited	Preceding Quarter ended June 30 2022 Un-Audited	Corresponding Quarter ended September 30, 2021 Un-Audited	ended	Year to date tigures for the corresponding period ended September 30, 2021 Un-Audited	Previous year ended March 31, 2022 Audited
Total Income from Operation Net Profit/ (Loss) for the period (before Tax,	217.56	206.75	199.22	424.31	395.57	787.02
Exceptional and/or Extraordinary items) 3. Net Profit/ (Loss) for the period before tax (after	72.59	65.51	62.09	138.10	119.00	216.03
Exceptional and/or Extraordinary items) 4. Net Profit/ (Loss) for the period after tax (after	72.59	65.51	62.09	138.10	119.00	216.03
Exceptional and/or Extraordinary items) 5. Total Comprehensive Income for the period [Comprising Profit/ (Loss) for the period (after tax)	51.94	47.93	44.07	99.87	82.59	151.23
and Other Comprehensive Income (after tax)]	51.94	47.93	44.07	99.87	82.59	151.23
6. Paid up Equity Share Capital	182.23	182.23	182.23	182.23	182.23	182.23
7. Other equity (including Debenture Redemption Reserve)	119455000000	5005-00000	11150000000000	7000000000	11.000000000	1,380.88
8. Net worth	1,662.98	1,611.03	1,494.47	1,662.98	1,494.47	1,563.11
9. Paid up Debt Capital	1,257.49	1,257.49	1,257.49	1,257.49	1,257.49	1,257.49
10. Outstanding Redeemable Preference Shares		37.000 (19.00)	30000000000000000000000000000000000000	1000000000	(1/6-2m/3-26-6)	2011/2012/2013
Debt Equity Ratio Earnings per equity share (not annualised except for March 31, 2022, nominal value of shares Rs. 10)	0.81	0.81	0.84	0.81	0.84	0.86
1. Basic (Rs.)	2.85	2.63	2.42	5.48	4.53	8.30
2. Diluted(Rs.)	2.85	2.63	2.42	5.48	4.53	8.30
13. Capital Redemption Reserve	85.00	85.00	85.00	85.00	85.00	85.00
14. Debenture Redemption Reserve	103.15	102.32	101.49	103.15	101.49	102.32
15. Debt Service Coverage Ratio	2.54	2.47	2.33	2.50	2.25	2.14
16. Interest Service Coverage Ratio	2.54	2.47	2.33	2.50	2.25	2.14

(a) The above unaudited financial results of Cyber Pearl Information Technology Park Private Limited ('the Company') for the quarter and half year ended September 30, 2022 have been reviewed and taken on record at the meeting of the Board of Directors of the Company held on November 07, 2022. The statutory auditors of the Company have carried out limited review of the above unaudited financial results for the quarter and half year ended September 30, 2022 and have issued unmodified review conclusion on the financial results.

The full format of the quarter and half-year ended un-audited financial results are available on the websites of the company at https://ir.a-itrust.com/cp.html and on the Stock Exchange at www.bseindia.com. (b) For the other line items referred in Regulation 52(4) of the SEBI (Listing and Other Disclosure Requirements) Regulations, 2015.

the pertinent disclosures have been made to the BSE and can be accessed on the Stock exchange website at www.bseindia.com.

The financial results of the Company for the year ended March 31, 2022, and for the quarter and half year ended September 30. 2021 were audited /reviewed by S. R. Batliboi & Associates LLP, the predecessor auditor, who have issued an unmodified

opinion/conclusion vide their report dated May 19, 2022 and November 11, 2021 respectively. For and on behalf of the Board of Directors of

Cyber Pearl Information Technology Park Private Limited

Quarter Half year Half year

Sanjeev Dasgupta Director

(Rs. in Crores)

1,344.46

1,344.46

710.05

710.05

VARDHMAN HOLDINGS LIMITED Vardhman

Place: Singapore

Sr. Particulars

Date: 07 November, 2022

(DIN: 00090701)

Regd. Office: Chandigarh Road, Ludhiana-141010

Corporate Identity Number (CIN): L17111PB1962PLC002463, PAN: AABCV8088P

Website:www.vardhman.com Email: secretarial.lud@vardhman.com Consolidated Unaudited Financial Results for the guarter and half year ended 30th September, 2022

No.	A CHARLEST TO A	ended Sept 30, 2022 Unaudited	ended June 30, 2022 Unaudited	ended Sept 30, 2021 Unaudited	ended Sept 30, 2022 Unaudited	ended Sept 30, 2021 Unaudited	ended Mar 31, 2022 Audited
1	Total Income from Operations	2.57	5.19	14.55	7.76	17.64	34.94
2	Net Profit/(Loss) for the period (before Tax, Share of Profit/(Loss) of Associates and Exceptional items)	1.89	3.94	14.13	5.83	16.79	31.87
3	Net Profit/(Loss) for the period before tax, Share of Profit/(Loss) of Associates (after Exceptional items)	1.89	3.94	14.13	5.83	16.79	31.87
4	Net Profit/(Loss) for the period after tax, Share of Profit/(Loss) of Associates (after Exceptional items)	60,51	94.02	137.31	154.53	226.62	429.09
5	Total Comprehensive Income/ (Expenditure) for the period [Comprising Profit/(Loss) for the period (after tax) and Other Comprehensive Income/ (Expenditure) (after tax)]	67.22	93.69	141.16	160.91	275.72	472.65
6	Paid up Equity Share Capital	3.19	3.19	3.19	3.19	3.19	3.19
7	Reserves (excluding Revaluation Reserve & Non controlling interest)						2,773.64

(b) Diluted

(a) Basic

Earnings Per Share (of Rs. 10/-

each) (in Rs.) (not annualized):

11.45

1. The above is an extract of the detailed format of quarterly and half yearly financial results filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full format of the quarterly and half yearly financial results are available on the Stock Exchanges websites i.e. www.bseindia.com and www.nseindia.com and also on website of the Company i.e. www.vardhman.com.

294.58

294.58

189.60

189.60

430.22

430.22

484.18

484.18

Financial results of Vardhman Holdings Limited (Standalone Information):

Principal results of variational Proteings Elithed (Standard in Ornation).								
Particulars	Quarter ended Sept 30, 2022 Unaudited	Quarter ended June 30, 2022 Unaudited	Quarter ended Sept 30, 2021 Unaudited	Half year ended Sept 30, 2022 Unaudited	Half year ended Sept 30, 2021 Unaudited	Year ended Mar 31, 2022 Audited		
Total income from operations	2.57	5.19	42.38	7.76	45.47	116.83		
Profit before tax	1.89	3.94	41.96	5.83	44.62	113.75		
Net Profit after tax	3.81	3.46	32.40	7.27	34.89	83.36		
Total Comprehensive Income	10.52	3.13	36.25	13.65	83.99	126.92		
	Total income from operations Profit before tax Net Profit after tax	rotal income from operations 2.57 Profit before tax 1.89 Net Profit after tax 3.81	ended Sept 30, 2022 Unaudited Unau	ended Sept 30, 2022 June 30, 2022 Unaudited Unaudited	ended Sept 30, 2022 June 30, 2022 Unaudited Unaudited	ended Sept 30, 2022 Unaudited Unau		

For Vardhman Holdings Limited (S.P. Oswal)

SHARAT INDUSTRIES LIMITED

CIN: L05005AP1990PLC011276 Regd Office: Venkannapalem Village, T.P.Gudur Mandal, Nellore District, AP Pin 524002 Phone: 0861-2331727, Email: cs@sharatindustries.com, Website: www.sharatindustries.com

STATEMENT OF UNAUDITED FINANCIAL RESULTS FOR THE QUARTER ENDED 30th September 2022 All amount in Rupees in Lakhs (Except per share data)

565	Ť.	Quarter Ended			Half year ended		Year Ended	
SI.	Particulars	30-Sep-22	30-Jun-22	30-Sep-21	30-Sep-22	30-Sep-21	31-Mar-22	
140.	1	Unaudited	Unaudited	Unaudited	Unaudited	Unaudited	Audited	
1	Total income from Operations	9,838.79	8,780.98	6,675.47	18,619.77	13,618.54	24,810.02	
2	Total Expenses	9,601.85	8,406.85	6,560.36	18,008.70	13,299.77	24,359.51	
3	Net Profit before tax for the period (before tax, Exceptional and/or Extraordinary items)	236.94	374.13	115.11	611.07	318.77	450.51	
4	Net Profit for the period after tax(after Exceptional and/or Extraordinary items)	171.02	270.05	83.09	441.07	230.09	345.90	
5	lotal comprehensive income for the period[comprising profit for the period(aftertax) and other comprehensive income] (after tax)	171.02	270.05	83.09	441.07	230.09	342.58	
6	Equity share capital	2,391.25	2,391.25	2,201.25	2,391.25	2,201.25	2,391.25	
7	Other equity excluding Revaluation Reserve	10 20	725	11 34		7-0		
8	Earnings per share Face value of Rs. 10 each							
	Basic and Diluted EPS In Rs	0.72	1.13	0.38	1.84	1.05	1.53	

a) The above is an extract of the detailed format of Quarter ended financial results filed with the stock Exchanges under regulation 33 of the SEBI (Listing obligations and Disclosure requirements) Regulations, 2015. The full format of the Quarterly financial results are available on the Stock Exchange website (www.bseindia.com) and also on the website of the company at www.sharatindustries.com. b) Previous periods' figures have been regrouped wherever appropriate to confirm to current periods' presentation.

AEGIS

For SHARAT INDUSTRIES LIMITED S.Prasad Reddy Managing Director (DIN: 00069094)

AEGIS LOGISTICS LIMITED

Regel. Office : 502 Skylon, GL U.C., Char Wate, Vapi 396 195, Disc. Volsad, Guja not Comp. Office : 1202, Toner B, Perinsula Business Park, G. K. Marg, Lawer Parel (V), Mumbai - 400013 Tel. : + 91 22 6666 3666 Fox : + 91 22 6666 3777 E-modil : degis ⊘degis india com Website : www.degisindia.com

NOTICE FOR THE ATTENTION OF SHAREHOLDERS

NOTICE is hereby given in continuation of public advertisement dated. November 2, 2022 informing the Record Date of 3" Interim Dividend during FY 2022-23. The Board of Directors of the Company in its meeting field on Tuesday, November 8, 2022 have declared 3" Interim Dividend of Rs. 2/- per share during FY 2022-23, [Record diale of the same is November 16, 2022).

Members may be aware that as per the Income Tax Act, 1961 ["the Act"), as amended by the Finance Act, 2020, dividends paid or distributed by a Company after April 1, 2020 shall be faxable in the hands of the shareholders. The Company shall therefore be required to deduct fax at source (TDS) at the time of making the payment of the 3" interim Dividend. In order to enable the Company to determine and deduct appropriate TDS / withholding tax rate, the communication have been forwarded to the Members whose e-mail IDs are registered with the Company/Depository on November 4, 2022. The said communication will be available on the Company's website. Members are requested to submit the required documents for tax exemption at e-mail ID aegisdivtax@in lintime.co.in with Subject 'Tax Exemption related documents" or update the same by visiting the link https://link.ntme.co.in/ forms reg/sub massion-of-form-15g-15h.html on or before November 16, 2022 in order to enable the Company to determine and deduct appropriate TDS / with holding tax rate.

For Aegis Logistics Limited

Date: 08/11/2022

Place : Mumbai

Monica Gandhi Company Secretary



THE TATA POWER COMPANY LIMITED

Corporate Identity No. (CIN): L28920MH1919PLC000567 Regd. Office: Bombay House, 24, Homi Mody Street, Mumbai 400 001. Tel: +91 22 6665 8282; Email: tatapower@tatapower.com Website: www.tatapower.com

NOTICE TO MEMBERS

Members of the Company are hereby informed that pursuant to Section 110 read with Section 108 and other applicable provisions, if any, of the Companies Act, 2013, ('Act') (including any statutory modification or re-enactment thereof for the time being in force), read with Rules 20 and 22 of the Companies (Management and Administration) Rules, 2014, ('Rules'), Regulation 44 of the Securities and Exchange Board of India (Listing Obligations and Disclosure Requirements) Regulations, 2015 ('Listing Regulations'), Secretarial Standard on General Meetings issued by The Institute of Company Secretaries of India ('SS-2'), each as amended, and in accordance with the requirements prescribed by the Ministry of Corporate Affairs ('MCA') for holding general meetings/conducting postal ballot process through e-voting vide General Circular Nos.14/2020 dated April 8, 2020, 17/2020 dated April 13, 2020, 22/2020 dated June 15, 2020, 33/2020 dated September 28, 2020, 39/2020 dated December 31, 2020, 10/2021 dated June 23, 2021, Circular No. 20/2021 dated December 8, 2021 and Circular No. 3/2022 dated May 5, 2022, in view of the COVID-19 pandemic (collectively the 'MCA Circulars'). the Company has, on Tuesday, November 8, 2022, completed dispatch of the Postal Ballot Notice dated October 28, 2022 ('Postal Ballot Notice') seeking approval of the Members of the Company by email only to the Members whose names appear in the Register of Members / List of Beneficial Owners as received from National Securities Depository Limited ('NSDL'), Central Depository Services (India) Limited ('CDSL') and TSR Consultants Private Limited ('TCPL'), the Company's Registrar and Transfer Agent ('RTA') and whose email addresses are available with the Company as on Friday, October 28, 2022 ('cut-off date'). The voting rights shall also be reckoned on the paid-up value of shares registered in the name(s) of the Members as on the cut-off date. Accordingly, physical copy of the Notice along with Postal Ballot form and prepaid business reply envelope has not being sent to the Members for this Postal Ballot.

The Postal Ballot Notice contains the following Resolution:

SI. No.	Type of Resolution	Particulars					
1.	Special Resolution	Appointment of Mr. Rajiv Mehrishi (DIN: 00208189 as an Independent Director of the Company					
www.tat www.bs	apower.com, the rele eindia.com and Na	otice is also available on the website of the Company: evant section of the website of BSE Limited ('BSE'): tional Stock Exchange of India Limited ('NSE'): the Equity Shares of the Company are listed and on the					

website of ('NSDL'): www.evoting.nsdl.com. Please note that in compliance with the aforesaid provisions of the Act read with Rules, MCA Circulars and Listing Regulations, the Company has provided only remote e-Voting facility to its Members, to enable them to cast their votes

The Company has engaged the services of NSDL for providing remote e-Voting

electronically instead of submitting the physical Postal Ballot form,

facilities to the Members, enabling them to cast their vote electronically and in a secure manner. The remote e-voting shall commence on Monday, November 14, 2022 at 9:00 a.m. (IST) and shall end on Tuesday, December 13, 2022 at 5:00 p.m. (IST). The remote e-voting facility will be disabled by NSDL immediately thereafter and will not be allowed beyond the said date and time. Members are requested to record their Assent (FOR) or Dissent (AGAINST) through the remote e-Voting process not later than 5:00 p.m. (IST) on Tuesday, December 13, 2022. During this period, Members of the Company holding shares either in physical or electronic form, as on the Cut-off date, shall cast their vote electronically. The voting rights of the Members shall be in proportion to their share of the paid-up equity share capital of the Company as on the Cut-Off Date. Once the vote on a resolution is cast by a Member, the Member shall not be allowed to change it subsequently.

To facilitate Members to receive this Notice electronically, the Company has made special arrangement with the RTA, for registration of email addresses in terms of the MCA Circulars. Eligible Members who have not registered their e-mail address with the Company may register the same with TCPL on or before 5:00 p.m. (IST) on Tuesday, December 6, 2022 basis which, NSDL will provide the Member with copy of Notice. The procedure to register email address with the TCPL and the procedure of remote e-voting is provided in the Notice.

The Board of Directors of the Company has appointed Mr. P. N. Parikh (Membership No. FCS 327, CP No. 1228) or failing him, Ms. Jigyasa N. Ved (Membership No. FCS 6488, CP No. 6018) or failing her, Mr. Mitesh Dhabliwala (Membership No. FCS 8331, CP No. 9511) of Parikh & Associates, Practising Company Secretaries, as the Scrutinizer to scrutinize the postal ballot process in a fair and transparent manner. In case of any queries, you may refer to the Frequently Asked Questions (FAQs) for Shareholders and e-Voting user manual for Members available at the download section of www.evoting.nsdl.com or call on toll free nos.: 1800 1020 990 or 1800 22. 44 30 or send a request to Ms. Pallavi Mhatre, Senior Manager - NSDL or Mr. Amit

Vishal, Assistant Vice President - NSDL at evoting@nsdl.co.in The Results of the voting conducted through Postal Ballot (through the remote e-Voting process) along with the Scrutinizer's Report will be announced on or before Thursday, December 15, 2022. The same will be displayed on the website of the Company: www.tatapower.com, the website of NSDL: www.evoting.nsdl.com and shall also be communicated to BSE and NSE, where the Company's Equity Shares are listed and be made available on their respective websites viz. <u>www.bseindia.com</u> and www.nseindia.com. Additionally, the result will also be placed on the notice

board at the Registered Office of the Company By order of the Board of Directors, For The Tata Power Company Limited

Chandigarh

H. M. Mistry **Company Secretary** FCS No.: 3606

Place: Ludhiana Chairman & Managing Director (Hony) Brig. Dr. Arvind Lal Dated: November 8, 2022 Date : 08.11.2022 (DIN: 00121737) **Executive Chairman** Place: Mumbai



Place: Gurugram

Date: 8 November, 2022

approved by the Board of Directors and filed with the Stock Exchanges under Regulation 33 of the SEBI (Listing Obligations and Disclosure Requirements) Regulations, 2015.

(94.58)

(Rs. in lakhs)

14.96

(1,530.74)

VITP Private Limited Corporate Identity Number (CIN): U72200TG1997PTC026801

Registered Office: Capella Block, 5th Floor, Plot no. 17, Software Units Layout, Madhapur, Hyderabad, Rangareddi, Telangana, India-50008 STATEMENT OF UNAUDITED FINANCIAL RESULTS FOR THE QUARTER AND HALF YEAR ENDED 30 SEPTEMBER 2022

PARTICULARS	Quarter ended September 30, 2022 Un-Audited	Preceding Quarter ended June 30 2022 Un-Audited	Cerresponding Quarter ended September 30, 2021 Un-Audited	Year to date figures for the current period ended September 30, 2022 Un-Audited	Year to date figures for the corresponding period ended September 30, 2021 Un-Audited	Previous year ended March 31, 2022 Audited
Total Income from Operation	8,176.80	8,413.37	8,608.31	16,590.17	16,252.07	33,099.12
Net Profit / (Loss) for the period (before Tax, Exceptional and/or Extraordinary items) Net Profit/(Loss) for the period before tax (after)	1,743.49	1,910.10	2,210.43	3,653.59	3,517.68	7,026.80
Exceptional and/or Extraordinary items)	1,743.49	1,910.10	2,210.43	3,653.59	3,517.68	7,026.80
Net Profit/(Loss) for the period after tax (after Exceptional and/or Extraordinary items) Total Comprehensive Income for the period Comprehensive Income for the period	1,204.15	1,288.54	1,509.93	2,492.69	2,346.65	4,696.18
[Comprising Profit/ (Loss) for the period (after tax) and Other Comprehensive Income (after tax)] 6. Paid up Equity Share Capital 7. Other equity (including Debenture Redemption Reserve)	1,204.15 10,589.82	1,288.54 10,589.82				4,696.18 10,589.82 31,493.28
8. Net worth	44,575.80	43,371.64	39,733.57	44,575.80	39,733.57	42,083.10
9. Paid up Debt Capital	1,20,210.00	1,20,210.00	1,17,710.00	1,20,210.00	1,17,710.00	1,17,710.00
Outstanding Redeemable Preference Shares Debt Equity Ratio Earnings per equity share (not annualised except for Merch 21, 2022, persion) unlike of shares Re 10.	3.52	3.70	3.77	3.52	3.77	3.69
for March 31, 2022, nominal value of shares Rs. 10) 1. Basic (Rs.)	10.08	10.62	12.20	20.88	18.97	38.78
2. Diluted (Rs.)	10.08	10.62	12.20	20.88	18.97	38.78
13. Capital Redemption Reserve	1,789.39	10.000000000000000000000000000000000000	7 (70) (70)		1301745 000 001 4000	1,789.39
14. Debenture Redemption Reserve	2,609.92	2,447.41	1,973.84		1 1 1 1 1 1 1 1 1 1 1 1 1 1 1 1 1 1 1 1	2,286.30
15. Debt Service Coverage Ratio	1.43		1011509	10 100000	100000000000000000000000000000000000000	1.42
16. Interest Service Coverage Ratio	1.43	1.46	1.53	1.45	1.43	1.42

(a) The above unaudited financial results of VITP Private Limited ('the Company') for the quarter and half year ended September 30, 2022 have been reviewed and taken on record at the meeting of the Board of Directors of the Company held on November 07, 2022. The statutory auditors of the Company have carried out limited review of the above unaudited financial results for the quarter and half year ended September 30, 2022 and have issued unmodified review conclusion on the financial results. The full format of the quarter and half-year ended un-audited financial results are available on the websites of the company at https://ir.a-itrust.com/vitp.html and on the Stock Exchange at www.bseindia.com (b) For the other line items referred in Regulation 52(4) of the SEBI (Listing and Other Disclosure Requirements) Regulations

2015, the pertinent disclosures have been made to the BSE and can be accessed on the Stock exchange website at www.bseindia.com

The financial results of the Company for the year ended March 31, 2022, and for the quarter and half year ended September 30, 2021 were audited /reviewed by S. R. Batliboi & Associates LLP, the predecessor auditor, who have issued an unmodified opinion/conclusion vide their report dated May 19, 2022 and November 11, 2021 respectively.

For and on behalf of the Board of Directors of

Director

DIN: 00090701

VITP Private Limited

Sanjeev Dasgupta

Place: Singapore Date: 07 November, 2022

Dr Lal PathLabs

Dr. Lal PathLabs Limited

CIN: L74899DL1995PLC065388

Regd. Office: Block E, Sector-18, Rohini, New Delhi- 110085. Corporate Office: 12th Floor, Tower B, SAS Tower, Medicity, Sector-38, Gurgaon - 122 001, Haryana Phone: +91 124 3016500 | Fax: +91 124 4234468; Website: www.lalpathlabs.com; Email: cs@lalpathlabs.com

Extract of Consolidated Unaudited Financial Results for the guarter & half year ended 30 September, 2022

(Rs. in million exce							
S. No.	Particulars	3 months ended 30 September, 2022	Half year ended 30 September, 2022	Corresponding 3 months ended 30 September, 2021			
		(Unaudited)	(Unaudited)	(Unaudited)			
1	Total Income from Operations	5,425	10,535	5,127			
2	Net Profit for the period before Tax and Exceptional items*	1,028	1,842	1,306			
3	Net Profit for the period before Tax and after Exceptional items"	1,028	1,842	1,306			
4	Net Profit for the period after Tax and after Exceptional items	724	1,306	963			
5	Total Comprehensive Income for the period after tax*	753	1,330	943			
6	Paid up Equity Share Capital (face value of Rs. 10/- per share)	834	834	833			
7	Earnings Per Share (of Rs. 10/- each) (not annualised) (a) Basic (In Rs.)	8.64	15.61	11,49			

(b) Diluted (In Rs.) Before non-controlling Interest

Key numbers of the Standalone Results are as under: (Rs. in million except as stated) 3 months ended Half year ended Corresponding 30 September. 30 September. 3 months ended **Particulars** 2022 30 September, 2021 (Unaudited) (Unaudited) (Unaudited) Total Income from Operations 4.745 9,326 4.857 Profit for the period before Tax 1,064 2,081 1,259 786 1,582 939 Profit for the period after Tax

8.60

919 812 1,605 Total comprehensive income The above results were reviewed by the Audit Committee and approved by the Board of Directors in their respective meetings held on 8 November, 2022.

 The Board of Directors, which has been identified as being the chief operating decision maker (CODM), evaluates the Group's performance, allocates resources based on the analysis of the various performance indicators of the Group as a single unit. Therefore there is no reportable segment for the Group, in accordance with the requirements of Indian Accounting Standard 108 -'Operating Segments', notified under the Companies (Indian Accounting Standard) Rules, 2015.

iv. The above is an extract of the detailed format of Quarterly and six months financial results as per Ind AS filed with the Stock Exchange under Regulation 33 of the SEBI (Listing obligations and Disclosure Requirements) Regulation, 2015. The full Financial Results of the Quarter and half year ended is available on the Stock Exchange websites (www.bseindia.com and www.nseindia.com) and the Company's website (www.lalpathlabs.com). For and on behalf of the Board of Directors of

Dr. Lal PathLabs Limited

टेम मेहर DESH SEWAK

ਸੰਤ ਘੁੰਨਸ ਨੇ ਬੀਬੀ ਜਗੀਰ ਕੌਰ ਦੀ ਮਦਦ ਦਾ ਕੀਤਾ ਐਲਾਨ

ਜਥੇਦਾਰ ਚੁੰਘਾ ਨੇ ਕਿਹਾ, ਸੁਖਬੀਰ ਨੂੰ ਨਾਨਕਛੱਕ 'ਚ ਨਹੀਂ ਮਿਲਿਆ ਅਕਾਲੀ ਦਲ



ਜਗਸੀਰ ਸਿੰਘ ਸਹਿਜੜਾ ਜਗਸੀਰ ਸਿਘਾ ਸੀਹਜੜਾ ਮਹਿਲ ਕਲਾਂ 8 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਲਵੀਰ ਸਿੰਘ ਨੇ ਆਪਣੀ ਰਿਹਾਇਸ ਤੇ ਪ੍ਰੈਸ ਕਾਨਫਰੇਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਹ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ



ਸੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਮੰਗਣਗੇ ਤੇ ਜੋ ਤਖ਼ਤ ਸਾਹਿਬ ਤੋਂ ਸਜਾ ਦਿੱਤੀ ਜਾਵੇਗੀ ਉਸ ਨੂੰ ਨੰਗੇ ਪੈਰੀ ਜਾ ਕੇ ਕਬੂਲ ਕਰਨਗੇ। ਉਨ੍ਹਾਂ ਇਸ ਗੱਲ ਦਾ ਵੀ ਜਨਿਕਰ ਕੀਤਾ ਕਿ ਸ਼ੁਮਣੀ ਅਕਾਲੀ ਦਲ ਦੀ ਹੋਈ ਵੱਡੀ ਹਾਰ ਤੇ ਇਕਬਾਲ ਸਿੰਘ ਭੂੰਦਾਂ ਦੀ ਬਣੀ ਕਮੇਟੀ ਨੇ ਕਰੀਬ ਸੌ ਹਲਕਿਆਂ ਤੋਂ ਵੱਧ ਸਰਵੇਂ ਕਰ ਕੇ ਲੋਕਾਂ ਦੀ ਰਾਇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਭੰਗ ਕਰਨ

ਸਬੰਧੀ ਕਿਹਾ ਸੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਢਾਂਚੇ ਭੇਗ ਕਰ ਕੇ ਖਦ ਪਧਾਨ ਬਣ ਗਏ। . ਅਕਾਲੀ ਦਲ ਦੇ ਪਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ।ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਨਾਨਕ ਸ਼ੱਕ ਵਿਚ ਨਹੀਂ ਮਿਲਿਆ। ਇਹ ਸ਼ਬਦ ਦਲ ਉਨ੍ਹਾਂ ਨੂੰ ਨਾਨਕ ਸ਼ੰਕ ਵਿਚ ਨਹੀਂ ਮਿਲਿਆ। ਇਹ ਸ਼ਬਦ ਅੰਸਜੀਪੀਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਸੰਤ ਘੁੰਨਸ ਦੇ ਗ੍ਰਹਿ ਵਿਖੇ ਸਾਂਝੇ ਕੀਤੇ। ਉਨ੍ਹਾਂ ਬੀਬੀ ਜਗੀਰ ਕੌਰ ਦੇ ਹੱਕ 'ਚ ਪ੍ਰਚਾਰ ਕਰਦਿਆਂ ਕਿਹਾ ਕਿ ਇਸ ਵਾਰ ਬੀਬੀ ਜਗੀਰ ਕੌਰ ਹੀ ਸੰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨੀ ਚਾਹੀਦੀ ਹੈ। ਪਾਰਟੀ 'ਚੋਂ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੂੰ ਜ਼ਿਲ੍ਹਾ ਆਗੂ ਤੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੱਢੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਸੀਂ ਖੁਦ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੇ। ਸਾਨੂੰ ਕੌਣ ਪਾਰਟੀ ਚੋਂ ਕੱਢੇਗਾ ਅਸੀਂ ਅਕਾਲੀ ਹੀ ਸੀ ।

ਪੀਸੀਐਮਐਸਡੀ ਕਾਲਜ ਵਿਖੇ ਗੈਸਟ ਲੈਕਚਰ ਦਾ ਆਯੋਜਨ



ਰੋਗਿਜ਼ ਸੋਦੀ ਨਵੰਬਰ: ਐਸ.ਡੀ ਕਾਲਜ ਵਾਰ ਵੂਮੈਨ ਵਿਖੇ ਆਫਿਸ ਮੈਨੇਜਮੈਂਟ ਐਂਡ ਸਕੱਤਿਆਲ ਪ੍ਰਕਟਿਸਸ ਵਿਭਾਗ ਵੱਲੋਂ ' ਇਟਰਨੈੱਟ ਐਪਲੀਕੇਸਨ ' ਵਿਸੇ 'ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਕੰਪਿਊਟਰ ਸਾਇਸ ਦੇ ਸਹਾਇਕ ਪ੍ਰੋਫੈਸਰ ਸ੍ਰੀਮਤੀ ਐਨੀ ਆਹੂਜਾ ਨੇ ਵਿਸੇਸ ਤੌਰ 'ਤੇ ਸ ਿਰਕਤ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਸਹੂਲਤਾਂ ਦੇ ਵੱਖ-ਵੱਖ ਉਪਯੋਗਾਂ ਬਾਰੇ ਜਾਗਰੂਕ ਕੀਤਾ । ਉਹਨਾਂ ਨੇ ਵਿਦਿਆਰਥੀਆਂ

ਉਦਾਹਰਣਾਂ ਦਿੱਤੀਆਂ । ਇਹ ਲੈਕਚਰ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਇਆ ਕਿਉਂਕਿ ਉਹਨਾਂ ਨੇ ਇਸ ਤੋਂ ਬਹੁਤ ਕੁਝ ਸਿੱਖਿਆ ਹੈ। ਇਸ ਮੌਕੇ ਤੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਬੁਧੀਆ, ਪ੍ਰਬੰਧਕ ਕਮੇਟੀ ਦੇ ਹੋਰ ਮਾਣਯੋਗ ਮੈਂਬਰ ਅਤੇ ਕਾਲਜ਼ ਦੇ ਯੋਗ ਪਿੰਸੀਪਲ ਤਾ ਪੂਜਾ ਪਰਾਸਰ ਨੇ ਸ੍ਰੀਮਤੀ ਐਨੀ ਆਹੂਜ ਦੁਆਰਾ ਕੀਤੇ ਗਏ ਯਤਨਾਂ ਦੀ ਸਲਾਘ ਕੀਤੀ। ਉਨ੍ਹਾਂ ਨੇ ਅਜਿਹੇ ਅਕਾਦਮਿਕ ਸਮਾਗਮਾਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਦਫਤਰ ਆਫਿਸ ਮੈਨੇਜਮੈਂਟ ਐਂਡ ਸਕੱਤ੍ਰਿਆਲ ਪ੍ਕਟਿਸਸ ਵਿਭਾਗ ਦੇ ਇੰਚਾਰਜ ਸੀਮਤੀ ਸੀਮਾ ਤਿਵਾੜੀ ਦੇ

ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ

ਧਾਰਮਿਕ ਨਗਰੀ ਸੀ ਅਨੰਦਪਰ ਸਾਹਿਬ ਵਿਖੇ ਤਖਤ ਸ੍ਰੀ ਕੈਸਗੜ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਆਰੰਭਤਾ ਦੀ ਅਰਦਾਸ ਮੁੱਖ ਗ੍ਰੰਥੀ ਭਾਈ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਉਪਰੰਤ ਨਗਰ ਕੀਰਤਨ ਪੁਰਾਤਨ ਰਵਾਇਤਾਂ ਅਨੁਸਾਰ ਸਥਾਨਕ ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕਲ ਤੋਂ ਆਰੰਭ ਹੋ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ, ਵੀ ਆਈ ਪੀ ਪਾਰਕਿੰਗ, ਚੋਈ ਬਾਜ਼ਾਰ, ਮੇਨ ਬਾਜ਼ਾਰ, ਭਗਤ ਰਵਿਦਾਸ ਚੌਕ,ਕਲਗੀਪਰ ਮਾਰਕੀਟ ਅਤੇ ਬੱਸ ਅੱਡੇ ਤੋਂ ਹੁੰਦਾ ਹੋਇਆ ਤਖਤ ਸੀ ਅੰਤ ਕੰਨ ਅੰਡ ਤੇ ਹੁੰਦਾ ਹੋਇਆ ਤੁਧਤ ਸ੍ਰ ਕੇਸਗਡੂ ਸਾਹਿਬ ਜਾ ਕੇ ਸਮਾਪਤ ਹੋਇਆ। ਇਸ ਮੌਕੇ ਜਿੱਥੇ ਗੱਤਕੇ ਦੇ ਜੰਗਜੂ ਕਰਤੱਵ ਦਿਖਾਏ ਜਾ ਰਹੇ ਸਨ ਉੱਥੇ ਹੀ ਐਸ.ਜੀ.ਐਸ ਖਾਲਸਾ ਖਾਲਸਾ ਸੀਨੀਅਰ ਸੇਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ,ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ,ਮਾਈਟੀ ਖਾਲਸਾ ਇਟਰਨੈਸਨਲ ਸਕੂਲ,ਭਾਈ ਨੰਦ ਲਾਲ ਪਬਲਿਕ ਸਕੂਲ ਬਾਬਾ ਗੁਰਦਿੱਤਾ ਜੀ ਪਬਲਿਕ ਆਦਿਕ ਸਕੂਲਾਂ ਦੀ ਬੈਂਡ ਪਾਰਟੀਆਂ ਵੱਲੋਂ ਮਧੁਰ



ਧੂਨਾਂ ਵਜਾ ਕੇ ਰੋਹਾਨੀਅਤ ਦੀ ਰਗਤ ਦਾ ਪਾਲਕੀ 'ਚ ਸ਼ਸ਼ੋਬਿਤ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਪਿੱਛੇ ਇਸਤਰੀ ਸਤਿਸੰਗ ਸਭਾ ਸ੍ਰੀ ਅਨੰਦਪੁਰ ਸਾਹਿਬ ਵਾਲੀਆਂ ਬੀਬੀਆਂ, ਅਤੇ ਹਰ ਸੰਗਤਾਂ ਵੱਲੋਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਸੀ। ਇਸ ਮੌਕੇ ਸਥਾਨਕ ਸਮਾਜ ਸੇਵੀਆਂ ਅਤੇ ਵੱਖ ਵੱਖ ਸੇਵਾ ਸਸਾਇਟੀਆਂ ਵੱਲੋਂ ਨਗਰ ਕੀਰਤਨ ਚ ਸ਼ਾਮਿਲ ਸੰਗਤਾਂ ਦੇ ਲਈ ਵੱਖ ਵੱਖ ਪੜਾਵਾਂ ਉੱਤੇ ਸਟੇਜਾਂ ਦਾ ਪ੍ਰਬੰਧ ਕੀਤ ਅਤੇ ਸੰਗਤਾਂ ਨੂੰ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦਾ ਪ੍ਰਸ਼ਾਦ ਵਰਤਾਇਆ ਗਿਆ। ਇਸ ਮੌਕੇ ਭਾਈ ਸਰਬਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਕਲਵੰਤ ਸਿੰਘ, ਭਾਈ ਮੁਖਤਿਆਰ ਸਿੰਘ, ਭਾਈ ਕਮਲਜੀਤ ਸਿੰਘ (ਪੰਜ ਪਿਆਰੇ ਸਹਿਬਾਨ), ਮੈਨੇਜਰ

ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਵਧੀਕ ਮੈਨੇਜਰ ਅਵਤਾਰ ਸਿੰਘ, ਪ੍ਰਿਸੀਪਲ ਚਰਨਜੀਤ ਸਿੰਘ, ਪਿੰਸੀਪਲ ਸਤਨਾਮ ਸਿੰਘ, ਪਿੰਸੀਪਲ ਪ੍ਰਵੀਨ ਲਤਾ, ਪ੍ਰਚਾਰਕ ਸਰਬਜੀਤ ਸਿੰਘ, ਮਨਜਿੰਦਰ ਸਿੰਘ ਬਰਾੜ, ਜਥੇਦਾਰ ਸੰਤੋਖ ਸਿੰਘ, ਸੁਰਜੀਤ ਸਿੰਘ ਹਰਪ੍ਰੀਤ ਸਿੰਘ (ਦੋਵੇਂ ਸੂਚਨਾ ਅਫਸਰ), ਸੁਰਜੀਤ ਸਿੰਘ ਸੰਧੂ, ਸੁਖਬੀਰ ਸਿੰਘ ਜਿੰਦਵੜੀ, ਹਰਵਿੰਦਰ ਸਿੰਘ ਬੇਲਾ, ਦਵਿੰਦਰ ਸਿੰਘ ਸੂਰੇਵਾਲ, ਸੁਖਵੀਰ ਸਿੰਘ ਕਲਵਾਂ, ਜਗਨੰਦਨ ਸਿੰਘ, ਮਾਤਾ ਗਰਚਰਨ ਕੌਰ, ਬੀਬੀ ਤਜਿੰਦਰ ਕੌਰ, ਬੀਬੀ ਸੁਰਿਦਰਪਾਲ ਕੌਰ, ਬੀਬੀ ਕੁਲਵਿੰਦਰ ਕੌਰ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ,ਬੀਬੀ ਦਲਜੀਤ ਕੌਰ, ਬੀਬੀ ਇੰਦਰਪਾਲ ਕੌਰ,ਬੀਬੀ ਮਨਜੀਤ ਕੌਰ ਆਦਿਕ ਤੋਂ ਇਲਾਵਾ ਵੱਡੀ

ਗਰਮਤਿ ਪੀਖਿਆ 'ਚ ਅੱਵਲ ਆਏ ਬੱਚਿਆਂ ਦਾ ਕੇਂਦਰੀ ਗ. ਸਿੰਘ ਸਭਾ ਵਿਖੇ ਸਨਮਾਨ



<mark>ਡਾ. ਗੁਰਵਿੰਦਰ ਅਮਨ</mark> ਰਾਜਪੁਰਾ, 8 ਨਵੰਬਰ: ਲੰਘੇ ਦਿਨੀਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਭਾਈ ਸਾਹਿਬ ਭਾਈ ਦਇਆ ਸਿੰਘ ਸਕੂਲ ਵਿਖੇ ਕਰਵਾਈ ਗੁਰਮੀਂਤ ਲਿਖਤੀ ਪ੍ਰੀਖਿਆ 'ਚ ਅੱਵਲ ਆਏ ਬੱਚਿਆਂ ਨੂੰ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਸਨਮਾਨਿਤ ਕੀਤਾ ਗਿਆ ਇਸ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਸਮਾਰੋਹ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੇਗ ਦੀ ਅਗਵਾਈ ਕਰਵਾਇਆ ਗਿਆ ਗ਼ੁਰਮਤਿ ਖਆ ਦੇ ਇੰਚਾਰਜ ਇਕਬਾਲ ਸਿੰਘ ਸੱਭਰਵਾਲ ਨੇ ਦੱਸਿਆ ਕਿ ਇਸ ਪੀਖਿਆ 'ਚ ਖੇਤਰ ਦੇ ਕਿ ਇਸ ਪ੍ਰੀਥਿਆਂ ਦੇ ਖਤਰ ਦ ਸਕੂਲਾਂ ਦੇ ਕਰੀਬ 1200 ਬੱਚਿਆਂ ਨੇ ਬਹੁਤ ਉਤਸਾਹ ਨਾਲ ਇਸ ਪ੍ਰੀਖਿਆ 'ਚ ਹਿੱਸਾ ਲਿਆ। ਇਹ ਪੀਖਿਆ ਦਾ ਵਰਗਾਂ ਸੀਨੀਅਰ

ਪੂਜਾ ਪੁੱਤਰੀ ਸੁਖਵਿੰਦਰ ਸਿੰਘ ਜੋ ਕਿ ਸਰਕਾਰੀ ਕੈਨਿਆ ਸੀਨੀਅਰ ਕਿ ਸਰਕਾਰ। ਕੀਨਆਂ ਸੀਨੀਅਰ ਸੈਂਕੰਡਰੀ ਸਕੂਲ ਦੀ ਵਿਦਿਆਰਥਣ ਹੈ ਨੇ ਪਹਿਲਾ, ਸਾਗਰ ਪੱਤਰ ਹਰਪਾਲ ਹੈ ਨੇ ਪਹਿਲਾ, ਸਾਗਰ ਪੁੱਤਰ ਹਰਪਾਲ ਸਿੰਘ, ਜੈਸਪਰ ਪਬਲਿਕ ਸਕੂਲ ਦੂਜਾ ਅਤੇ ਖ਼ਸਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ ਜੇ ਕਿ ਪਬਲਿਕ ਮਾਡਰਨ ਸਕੂਲ ਦੀ ਵਿਦਿਆਰਥਣ ਹੈ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਇਸੇ ਤਰ੍ਹਾਂ ਜੂਨੀਅਰ ਵਰਗ 'ਚ ਗੁਰਫਵਤੀਹ ਸਿੰਘ ਪੁੱਤਰ ਵਿਸਥ ਪੁੱਤਰ ਵਿਸਥ ਗੁਰਫਤੀਹ ਸਿੰਘ ਪੁਤਰ ਵਿਸਥ ਪ੍ਰੀਤ ਸਿੰਘ ਪਾਲੀਵਾਲ ਸਕੂਲ ਨੇ ਪਹਿਲਾ, ਗੁਰਵਿੰਦਰ ਸਿੰਘ ਗੂਗਲ ਬੁਆਏ ਪੁਤਰ ਜਸਬੀਰ ਸਿੰਘ ਪਟੇਲ ਪਬਲਿਕ ਸਕੂਲ ਦੂਜਾ ਅਤੇ ਗੁਰਲੀਨ ਕੌਰ ਜੋ ਕਿ ਭਾਈ ਸਾਹਿਬ ਭਾਈ ਦਇਆ ਸਿੰਘ ਸਕੂਲ ਦੀ ਵਿਦਿਆਰਥਣ ਹੈ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਇਸ ਦੌਰਾਨ ਜੇਤੂ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਸਿਰੇਪਾਓ ਅਤੇ ਮੌਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮੋਰਿੰਡਾ ਅਤੇ

ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਰਧਾ ਨਾਲ ਮਨਾਇਆ

ਜਾਣਕਾਰੀ

ਕੋਟਲੀ ਸੰਘਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਤਰਨ ਸਜਾਇਆ

ਨੂੰ ਈ-ਮੇਲ ਦੀ ਵਰਤੋਂ, ਔਨਲਾਈਨ ਐਪਸ ਅਤੇ ਸਰਚ ਇਜਣਾਂ ਬਾਰੇ ਆਪਣੇ

ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੋਈਆਂ ਨਤਮਸਤਕ

ਸੀ ਮਕਤਸਰ ਸਾਹਿਬ. 8 ਨਵੰਬਰ ਪਹਿਲੇ ਪਾਤਸ਼ਾਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਕੋਟਲੀ ਸੰਘਰ 'ਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਦੀ ਅਗਵਾਈ 'ਚ ਸਜਾਇਆ ਗਿਆ ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕੇ ਪਿੰਡ ਦੀ ਫਿਰਨੀ ਤੋਂ ਹੁੰਦਾ ਹੋਇਆ ਵੱਖ ਵੱਖ ਗਲੀ ਮੁਹੱਲਿਆਂ 'ਚ ਹੋ ਕੇ ਲੰਘਿਆ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ 'ਚ ਸਜਾਇਆ ਗਿਆ। ਇਸ ਮੌਕੇ ਵਾੱਡੀ ਗਿਣਤੀ 'ਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਨਗਰ ਕੀਰਤਨ ਦੇ ਅੱਗੇ-ਅੱਗੇ ਸੇਵਾਦਾਰਾਂ ਵੱਲੋਂ ਸਵਾਈ ਕੀਤੀ ਜਾ ਰਹੀ ਤੇ ਵੱਡੀ ਗਿਣਤੀ ੈਚ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਨਾਮ ਜਪਦੀਆਂ ਹੋਈਆਂ ਨਾਲ-

ਨਾਲ ਚੱਲ ਰਹੀਆਂ ਸਨ। ਨਗਰ

ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ



ਕੀਰਤਨ ਦਾ ਜਗ੍ਹਾ-ਜਗ੍ਹਾ 'ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸਤੋਂ ਇਲਾਵਾ ਸ਼ਰਧਾਲੂਆਂ ਨੇ ਸੰਗਤਾਂ ਲਈ ਥਾਂ-ਥਾਂ 'ਤੇ ਲੱਡੂਆਂ, ਚਾਹ ਤੇ ਕੇਲਿਆ ਦੇ ਲੰਗਰ ਵੀ ਲਗਾਏ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਗੱਤਕੇ ਤੇ ਹੋਰ ਵੱਖ ਵੱਖ ਕਲਾਂ ਦੇ ਵਿਲੱਖਣ ਜੌਹਰ ਵੀ ਦਿਖਾਏ ਗਏ।

ਇਹ ਨਗਰ ਕੀਤਰਨ ਪਿੰਡ ਦੀਆ ਵੱਖ-ਵੱਖ ਗਲੀਆਂ ਮੁਹੱਲਿਆਂ 'ਚੋਂ ਹੁੰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਰ ਦੇਵ ਜੀ ਵਿਖੇ ਪਹੁੰਚ ਕੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਨੂੰ ਸੁੰਦਰ ਬਿਜਲਈ ਲੜੀਆਂ ਨਾਲ

਼ ਅਖਿਲ ਬਯੌਤਰਾ ਮਹਾਜਨ ਸਭਾ ਵੱਲੋਂ ਸਾਲਾਨਾ ਮੇਲ ਬੜੀ ਸ਼ਰਧਾ ਅਤੇ ਧੁਮਧਾਮ ਨਾਲ ਮਨਾਈ ਗਈ



ਬਟਾਲਾ, 8 ਨਵੰਬਰ: ਅਖਿਲ ਬਯੌਤਰਾ ਮਹਾਜਨ ਸਕਾ ਸਾਲਾਨਾ ਮੇਲ ਸਤੀ ਮਾਤਾ ਸ਼ੀਲਾ ਦੇਵੀ ਜੀ ਅਤੇ ਸ਼੍ਰੀ ਬਾਲਾ ਦੇਵ ਜੀ ਮਹਾਰਾਜ ਦੇ ਅਸਥਾਨ ਠਠਿਆਰੀ ਗੇਟ ਵਿਖੇ ਬੜੀ ਸ਼ਰਧਾ ਅਤੇ ਧੁਮਧਾਮ ਨਾਲ ਚੇਅਰਮੈਨ ਅਸ਼ੋਕ ਮਹਾਜਨ, ਪਧਾਨ ਸੁਖਦੇਵ ਰਾਜ ਮਹਾਜਨ, ਜਨਰਲ ਸਕੱਤਰ ਪ੍ਦੀਪ ਮਹਾਜਨ, ਕੈਸ਼ੀਅਰ ਕਿਸ਼ੋਰ ਮਹਾਜਨ ਤੇ ਰਾਕੇਸ਼ ਮਹਾਜਨ ਦੀ ਸਾਂਝੀ ਅਗਵਾਈ ਹੇਠ ਮਨਾਈ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਦੇਵ ਰਾਜ ਮਹਾਜਨ ਸਮੇਤ ਉਕਤ ਅਹੁਦੇਦਾਰਾਂ

ਤੋਂ ਰਾਤ 12 ਵਜੇ ਤੱਕ ਕੀਰਤਨ ਅਤੇ ਸ਼ੀ ਬਾਲਾ ਦੇਵ ਜੀ ਦੀ ਜਨਮ ਸਾਖੀ ਆਈ ਸੰਗਤ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ, ਉਥੇ ਨਾਲ ਹੀ ਦੂਰ ਦੁਰੇਡੇ ਤੋਂ ਆਉਣ ਵਾਲੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਵੀ ਪੂਰਾ ਪ੍ਬੰਧ ਸਭਾ ਵਲੋਂ ਕਰਕੇ ਰੱਖਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਜ 8 ਨਵੰਬਰ ਵਾਲੇ ਦਿਨ ਸਾਲਾਨਾ ਮੇਲ ਮੌਕੇ ਸਵੇਰੇ 8 ਵਜੇ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਪੰ. ਪਵਨ ਕਰਵਾਵਿਆ ਗਿਆ, ਜਿਸ ਵਿਚੋਂ ਪੰ. ਪਵਨ ਕੁਮਾਰ ਗੋਰਾ ਨੇ ਮੰਤਰ ਉੱਚਾਰਨ ਕਰਦਿਆਂ ਪੂਰਨ ਆਹੁਤੀ ਪੁਆਈ ਅਤੇ ਉਪਰੰਤ ਸਾਰੇ

ਸਵੇਰੇ 10 ਵਜੇ ਤੋਂ ਲੈ ਕੇ ਦਪਹਿਰ 3 ਵਜੇ ਤੱਕ ਭੰਡਾਰਾ ਚਲਦਾ ਰਿਹਾ।ਉਨ੍ਹਾਂ ਦੱਸਿਆ ਕਿ ਇਸ ਸਾਲਾਨਾ ਮੇਲ ਨੂੰ ਲੈ ਕੇ ਬਯੌਤਰਾ ਮਹਾਜਨ ਸਭਾ ਦੇ ਸਮੂਹ ਅਹੁਦੇਦਾਰਾਂ ਤੋਂ ਮੈਂਬਰਾਨ ਸਮੇਤ ਬਯੌਤਰਾ ਗੱਤਰ ਨਾਲ ਸਬੰਧਤ ਮਹਾਜਨ ਪਰਿਵਾਰਾਂ ਵਿਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਹਜਾਰਾਂ ਦੀ ਤਾਦਾਦ ਵਿਚ ਪਹੁੰਚੇ ਪਰਿਵਾਰਾਂ ਨੇ ਸਤੀ ਮਾਤਾ ਸ਼ੀਲਾ ਦੇਵੀ ਜੀ ਅਤੇ ਬਾਲਾ ਦੇਵ ਜੀ ਮਾਤਰ ਸ਼ਿਲਾ ਦੇਵਾ ਜਾ ਅਤੇ ਕਾਨਾ ਦੇਵ ਜਾ ਮਹਾਰਾਜ ਦੇ ਅਸਥਾਨ 'ਤੇ ਨਤਮਸਤਕ ਹੁੰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸ ਮਹਾਜਨ, ਸਾਹਿਲ ਮਹਾਜਨ, ਬੋਧਰਾਜ ਮਹਾਜਨ, ਰਾਜੇਸ਼ ਮਹਾਜਨ, ਡਾ. ਸੁਭਾਸ਼, ਵਿਰੰਦਰ ਮਹਾਜਨ, ਰੋਹਿਤ ਮਹਾਜਨ, ਸੈਨੀ ਮਹਾਜਨ ਰਾਕੇਸ਼ ਮਹਾਜਨ, ਵਿਸ਼ਾਲ ਮਹਾਜਨ, ਗੌਰਵ ਮਹਾਜਨ, ਯੋਗੇਸ਼ ਮਹਾਜਨ, ਜਤਿੰਦਰ ਮਹਾਜਨ, ਸੁਰਿਦਰ ਮਹਾਜਨ, ਰਮੇਸ਼ ਮਹਾਜਨ, ਵਿਨੌਦ ਮਹਾਜਨ, ਵਿਕਾਸ ਮਹਾਜਨ, ਤੇ ਨਿੱਤਨ ਮਹਾਜਨ ਆਦਿ ਸਮੇਤ ਵੱਡੀ ਗਿਣਤੀ ਵਿਚ ਸਭਾ ਮੈਂਬਰ

ਪ੍ਰਕਾਸ਼ ਪੂਰਬ ਮੌਕੇ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ ਸੋਲਖੀਆਂ ਸਾਹਿਬ ਵਿਖੇ ਗਰਮਤਿ ਸਮਾਗਮ ਕਰਵਾਏ



ਹਰਮੀਤ ਸਿੰਘ

ਕੁਰਾਲੀ, 8 ਨਵੰਬਰ: ਸਿੱਖ ਕੌਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 553ਵੇਂ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਕਰਦ ਦੂ ਸੁੱਧ ਕੀਦ ਸੰ ਗੁਰਦੂ ਸਹਿ ਯਾਦਗਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਵਿਖੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਨਾਇਆ ਗਿਆ। ਗੁਰਦੁਆਰ ਸਾਹਿਬ ਦੇ ਮੁੱਖ ਸੇਵਾਦਾਰ ਬੀਬਾ ਕਮਲਦੀਪ ਕੌਰ ਨੇ ਦੱਸਿਆ ਕਿ ਅੱਜ ਕਮਲਦੀਪ ਕੌਰ ਨੇ ਦੱਸਿਆ ਕਿ ਅੱਜ ਪ੍ਰਕਾਸ਼ ਦਿਹਾਂਡ ਨੂੰ ਮੁੱਖ ਰੰਖਦਿਆਂ ਅੰਮ੍ਰਿਤ ਵੇਲੇ ਛੇ ਸ੍ਰੀ ਅਖੰਡ ਪਾਠ ਸ਼ਾਹਿਬ ਦੇ ਡੰਗ ਪਾਏ ਗਏ ਉਪਰੇਤ ਦਰਬਾਰ ਸਾਹਿਬ ਵਿਚ ਗੁਗਮ ਕਰਵਾਏ ਗਏ ਇਸ ਮੌਕੰ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ, ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ ਲਾਡੀ ਭਾਈ ਜਾਕੰਤ ਸਿੰਘ ਮਾਜਰੇ ਬਾਲੇ ਲਾਡੀ ਜਾਕੰਤ ਸਿੰਘ ਸਰਗਤ ਗਈ ਮਹਾਰਿਤ ਇਸ ਸ਼ਾਹੀਤ ਸਿੰਘ ਮਹਾਰਿਤ ਇਸ ਮਹਾਰਤ ਗਈ ਮਹਾਰੀਤ ਇਸ ਮਹਾਰਤ ਗਈ ਮਹਾਰੀਤ ਇਸ ਸ਼ਾਹੀਤ ਸਿੰਘ ਮਹਾਰਤ ਸਿੰਘ ਮਹਾਰਤ ਜਾਕੰਤ ਸਿੰਘ ਮਹਾਰਤ ਬੜਾਣਾ, ਭਾਈ ਮਨਪੀਤ ਸਿੰਘ ਜੀ ਖ਼ਰਤ ਵਾਲਿਆਂ ਨੇ ਆਈਆਂ ਸੰਗਤਾਂ

ਨੇ ਇਲਾਹੀ ਬਾਣੀ ਕਥਾ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ੍ਹਿਆ। ਬੀਬਾ ਕਮਲਜੀਤ ਕੌਰ ਨੇ ਦੱਸਿਆ ਕਿ ਅੱਜ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਸਚਾਰ ਵੀ ਕਰਵਾਇਆ ਗਿਆ। ਜਿਸ ਵਿਚ 31 ਪ੍ਰਾਣੀਆਂ ਵਲੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਇਸ ਗੁਰਮਤਿ ਸਮਾਗਮ ਵਿੱਚ ਦੂਰੋਂ ਨੇੜਿਓਂ ਵੱਡੀ ਗਿਣਤੀ ਵਿੱਚ ਸੰਗਤ੍ਰਾਂ ਨੇ ਹਾਜ਼ਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ ਇਸ ਧਾਰਮਿਕ ਸਮਾਗਮ ਦੇ ਅੰਤ ਵਿਚ ਬੀਬਾ ਕਮਲਜੀਤ ਕੌਰ ਭਾਈ ਨਿਰਤੇ ਸਿੰਘ ਜੀ ਖਾਲਸਾ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।

ਪੱਤਰਕਾਰ ਦਵਿੰਦਰਪਾਲ ਦੇ ਲੜਕੇ ਦੀ ਅਚਾਨਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਪ੍ਰਧਾਨ ਗੁਰਬੀਰ ਸਿੰਘ ਵਾਲੀਆ, ਗੌਰਵ ਰਾਣਾ, ਗੁਰਦੀਪ ਸਿੰਘ

ਝੱਜ, ਬਲਜਿੰਦਰ ਸਿੰਘ

ਬਲਵਿੰਦਰ ਰੈਤ ਨੂਰਪੁਰ ਬੇਦੀ, 8 ਨਵੰਬਰ ਸਤਲੁਜ ਪ੍ਰੈਸ ਕਲੱਬ (ਰਜਿ.) ਨੂਰਪੁਰ ਬੇਦੀ ਦੀ ਇੱਕ ਇਕ ਹੰਗਾਮੀ ਮੀਟਿੰਗ ਕਲੱਬ ਦੇ ਕਾਰਜਕਾਰੀ ਪ੍ਰਧਾਨ ਬਿਮਲ ਸੈਣੀ ਦੀ ਪ੍ਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਦੇ ਸਰਪ੍ਰਸਤ ਸੂਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਡੂਮੇਵਾਲ, ਸਾਬਕਾ

ਸੰਸੂ, ਜਗਤਾਰ ਜੱਗੀ, ਬਲਵਿੰਦਰ ਰੈਤ ਆਦਿ ਪੱਤਰਕਾਰਾਂ ਨੇ ਸ਼ਿਰਕਤ ਕੀਤੀ।ਮੀਟਿੰਗ ਵਿਚ ਇਕ ਸ਼ੋਕ ਮਤੇ ਰਾਹੀਂ ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ

ਪਿੰਸੀਪਲ ਕੌਰਸਪੌਡੈਂਟ ਦਵਿੰਦਰਪਾਲ ਦੇ ਸਪੁੱਤਰ ਅਰਸ਼ ਦੀ ਅਚਾਨਕ ਇਕ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਗਹਿਰੇ ਦੁੱਖ ਦਾ ਪਗਟਾਵਾ ਕੀਤਾ ਗਿਆ ਅਤੇ ਅਤੇ ਇਸ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਮ੍ਰਿਤਕ ਨੂੰ ਦੋ ਮਿੱਟ ਦਾ ਮੌਨ ਧਾਰ ਕੇ ਸ਼ਰਧਾਜ਼ਲੀ ਭੇਂਟ ਕੀਡੀ ਗਈ।ਅਰਸ਼ ਨੂੰ ਅੱਜ ਸੈਂਕਡੇ ਸੋਜਲ ਅੱਖਾਂ ਨਾਲ ਚੰਡੀਗੜ੍ਹ ਵਿਖੇ ਅੰਤਮ ਵਿਦਾਇਗੀ ਦਿੱਤੀ ਗਈ। ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜਰ ਸੀ।

Vardhmān

ਵਰਧਮਾਨ ਹੋਲਡਿੰਗਸ ਲਿਮਟਿਡ

ਵਾਲਤਿਕ : ਚੰਡੀਗੜ੍ਹ ਚੋਡ, ਲੁਧਿਆਣਾ- 141010, ਕਾਰਪੋਰੇਟ ਸ਼ਨਾਖਤ ਨੰਬਰ (ਸੀਆਈਐਨ) : L17111PB1962PLC002463, ਪੈਨ : AABCV8088F

ਵੈਬਸਾਈਟ: www.vardhman.com ਈਮੇਲ: secretarial.lud@vardhman.com

ਵੇਰਵੇ 30 ਜੂਨ, 2022 ਅਣਪਸ਼ਤਾਲੇ ਰੋਬਾਰ ਤੋਂ ਕੁੱਲ ਆਮਦ 17.64 ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਸਹਿਯੋਗੀ ਦੇ ਲਾਭ/(ਘਾਟਾ) ਦਾ ਹਿੱਸਾ ਅਤੇ ਵਾਧੂ ਮੱਦਾਂ ਤੋਂ ਪਹਿਲਾਂ 16.79 2.773.64 ਆਮਦਨ (ਰੁ. 10/- ਹਰੇਕ) (ਰੁਪਇਅ ਾਨਹੀਂ) 189.60 294.58 430.22 484.18

. पुंचिवन स्वागंद मेंबा तिमारिन पितारीतीकर मेंबा डिमायरेना विवास विवास है। हमारेना राज्य है। पितार वसारेन मेंबा डिमायी सर्वे विभागी दिनी रुजीनिमार का विभागी मेंबे बिमायी दिनी रुजीनिमार था पूरा देखन महत्व मेंबिमारिन में वि www.bseindia.com डे www.nseindia.com डे क्यारी से सैकारिट www.vardhman.com 'डे प्रियसिय है। ब्राचमर दिनी विकास किरिटर से सिनी रुजीनों महिस्सेक संस्थायों ।

(ਰੁਪਏ ਹ									
हरती है:	ਵੇਰਵੇ	ਤਿਮਾਹੀ ਖਾਤਮਾ 30 ਸਤੰਬਰ, 2022 ਅਟਪੜਤਾਲੇ	ਰਿਮਾਹੀ ਖਾਰਮਾ 30 ਜੂਨ, 2022 ਅਣਪੜਤਾਲੇ	ਤਿਮਾਹੀ ਖਾਤਮਾ 30 ਸਤੰਬਰ, 2021 ਅਣਪਕਤਾਲੇ	ਬਿਮਾਹੀ ਖਾਲਮਾ 30 ਸਤੰਬਰ, 2022 ਅਣਪਸ਼ਤਾਲੇ	ਬਿਮਾਧੀ ਖਾਰਮਾ 30 ਸਰੰਬਰ, 2021 ਅਣਪੜਤਾਲੇ	ਸਾਲ ਖਾਰਮਾ 31 ਮਾਰਚ, 2022 ਪੜਤਾਲੇ		
1	ਕਾਰੋਬਾਰ ਤੋਂ ਕੁੱਲ ਆਮਦਨ	2.57	5.19	42.38	7.76	45.47	116.83		
2	ਟੈਕਸ ਤੋਂ ਪਹਿਲਾਂ ਲਾਭ	1.89	3.94	41.96	5.83	44.62	113.75		
3	ਟੈਕਸ ਤੋਂ ਬਾਅਦ ਸ਼ੁੱਧ ਲਾਭ	3.81	3.46	32.40	7.27	34.89	83.36		
4	ਕੁਲ ਵਿਆਪਕ ਆਮਦਨ	10.52	3.13	36.25	13.65	83.99	126.92		

ਲਈ ਵਰਧਮਾਨ ਹੋਲਡਿਗਸ ਲਿਮਟਿ

ਅਤੇ ਗੁਰਦੁਆਰਾ ਸ਼ਹੀਦਗੰਜ ਮੌਰਿਡਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੌਗ ਪਾਏ ਗਏ। ਇਸ ਨੂੰ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ 32 ਪਿਸਤੌਲਾਂ ਤੇ ਕਾਰਤੁਸਾਂ ਸਮੇਤ ਇੱਕ ਕਾਬੁ

ਸਬੰਧੀ



ਡਾ. ਸਵਿੰਦਰ ਸਿੰਘ, ਡਾ. ਸਰਿੰਦਰਪਾਲ ਵਿੱਕੀ ਕਪਤਾਨ ਅੰਮ੍ਰਿਤਸਰ ਦਿਹਾਤੀ ਤੇ ਉੱਪ ਪੁਲਿਸ ਕਪਤਾਨ ਅਜਨਾਲਾ ਦੇ ਨਿਰਦੇਸ਼ਾ ਮੁਤਾਬਿਕ ਸਮਾਜ ਵਿਰੋਧੀ ਅਨਸਰਾ ਖਿਲਾਫ ਤੂਤ ਵਿੱਢੀ ਮੁਹਿੰਮ 'ਚ ਪੁਲਿਸ ਬਾਣਾ ਰਮਦਾਸ ਨੂੰ ਉਦ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਸੱਕੀ ਨਾਲੇ ਦੇ ਪੁੱਲ ਤੋਂ ਲੱਗੇ ਪੁਲਿਸ ਨਾਕੇ ਦੌਰਾਨ ਇੱਕ ਵਿਅਕਤੀ ਨੂੰ 32 ਬੇਰ ਦੇ ਪਿਸਟਲ ਤੋ ਦੇ ਜਿੰਦਾਂ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ । ਪੁਲਿਸ ਥਾਣਾ ਰਮਦਾਸ ਦੇ ਮੁੱਖ ਅਫਸਰ ਅਜੈਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਪੁਲਿਸ ਪਾਰਟੀ ਨੇ ਅਸਿਸਟੈਂਟ ਸਬ ਇੱਸ: ਅਵਾਤਾਰ ਸਿੰਘ ਦੀ ਅਗਵਾਈ ਪਿੰਡ ਕੁਰਾਲੀਆ ਨਜਦੀਕ ਪੈਂਦੇ

ਲਖਵੀਰ ਸਿੰਘ ਮੋਰਿੰਡਾ, 8 ਨਵੰਬਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਮੋਰਿੰਡਾ ਅਤੇ ਆਸ-ਪਾਸ ਦੇ ਸ਼ਰਿਡਾ ਅਤੇ ਆਸ-ਧਾਸ ਦ ਇਲਾਕਿਆਂ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਗੁਰਦੁਆਰਾ ਕੋਤਵਾਲੀ ਸਾਹਿਬ

> ਹੋਇਆ ਸੀ । ਪਲਿਸ ਪਾਰਟੀ ਨੂੰ ਪੈਦਲ ਤੁਰਿਆ ਆ ਰਿਹਾ ਵਿਅਕਤੀ ਸ਼ੱਕੀ ਹਾਲਤ 'ਚ ਨਜਰੀ ਪਿਆ ਜੋ ਪੁਲਸ ਨੂੰ ਵੇਖ ਕੇ ਪਿੱਛੇ ਮੁੜਨ ਲੱਗਾ। ਇਸੇ ਦੌਰਾਨ ਏ ਐਸ ਆਈ . ਅਵਤਾਰ ਸਿੰਘ ਨੇ ਸਾਥੀ ਕਰਮਚਾਰੀਆ ਨਾਲ ਉਸ ਨੂੰ ਕਾਬੂ ਕਰ ਲਿਆ ਤੇ ਇਸਦੇ ਪਾਸੋ ਪੁਲਿਸ ਪਾਰਟੀ ਨੇ 32 ਬੋਰ ਪਿਸਟਲ 2 ਜਿੰਦਾਂ ਰੇਂਦ ਬਰਾਮਦ ਕੀਤੇ । ਕਥਿੱਤ ਦੇਸ਼ੀ ਦੀ ਪਹਿਚਾਣਾ ਚਤਿੰਦਰਪਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਜੱਸੜ ਵਜੋਂ ਹੋਈ।ਇਥੇ ਇਹ ਜਿਕਰਯੋਗ ਹੈ ਕਿ ਕੱਬਿੱਤ ਦੇਸ਼ੀ ਖਿਲਾਫ ਪਹਿਲਾ ਵੀ ਆਰਮਡ ਐਕਟ ਤਹਿਤ ਮਾਮਲਾ ਪੁਲਿਸ ਥਾਣਾ ਰਮਦਾਸ ਵਿਖੇ ਦਰਜ ਹੈ ।

ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ, ਪਿੰਡ ਦਤਾਰਪੁਰ, ਰਤਨਗੜ੍ਹ, ਗੜਾਂਗਾਂ, ਓਇੰਦ ਰਤਨਗੜ੍ਹ, ਗੜਾਂਗਾਂ, ਓਇੰਦ ਅਤੇ ਹੋਰ ਪਿੰਡਾਂ ਵਿੱਚ ਵੀ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸਾ ਸਿੰਘ, ਜੈਮਲ ਸਿੰਘ, ਰਣਜੀਤ ਸਿੰਘ ਰਾਣਾ, ਪਰਮਾਤਮਾ ਸਿੰਘ, ਸੰਤ ਸਿੰਘ, ਹਰਜਿੰਦਰ ਸਿੰਘ, ਸੰਤ ਸਿੰਘ, ਹਰਜਿੰਦਰ ਸਿੰਘ ਰਾਜੂ, ਅਮਰਜੀਤ ਸਿੰਘ, ਪੰਡਤ ਮਨੋਹਰ ਲਾਲ, ਜੋਗਿੰਦਰ ਸਿੰਘ, ਬਾਈ ਦੀਪ ਸਿੰਘ, ਬਾਬਾ ਦਿਲਬਾਗ ਸਿੰਘ, ਸਵਰਨ ਸਿੰਘ, ਬੰਟੂ ਕਾਰਜਕਾਰੀ ਪ੍ਰਧਾਨ, ਭਾਈ ਚਰਨਜੀਤ ਸਿੰਘ, ਭਾਈ ਬਲਵੀਰ ਸਿੰਘ ਚਲਾਕੀ ਹੈਂਡ ਗ੍ਰੰਥੀ, ਭਾਈ ਅਵਤਾਰ ਸਿੰਘ, ਭਾਈ ਗੁਰਜੰਟ ਦਿੰਦਿਆਂ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕੇਤਵਾਲੀ ਸਾਹਿਬ ਵਿੱਚ ਅੱਜ ਸੀ ਅਖੇਡ ਪਾਠ ਸਾਹਿਬ ਦੇ ਭੋਗ ਮਾ ਸੰਧੰਡ ਪੈਂਦ ਸਾਹਿਧ ਦੇ ਭਗ ਪਾਏ ਗਏ। ਇਸ ਉਪਰੰਤ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਆਈਆਂ ਸੰਗਤਾਂ ਅਵਤਾਰ ।ਨਘ, ਸਿੰਘ, ਅਜਾਇਬ ਸਿੰਘ ਕਕਰਾਲੀ

ਪਹਿਲੀ ਪਾਤਸਾਹੀ ਦਾ ਆਗਮਨ ਪੂਰਬ ਉਤਸਾਹ ਅਤੇ ਸ਼ਰਧਾ ਨਾਲ ਮਨਾਇਆ



ਅਵਤਾਰ ਸਿੰਘ ਬਨੜ. 8 ਨਵੰਬਰ: ਇਸ ਖੇਤਰ ਵਿੱਚ ਪਹਿਲੀ ਪਾਤਸਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਬਹੁਤ ਉਤਸਾਹ ਅਤੇ ਸਰਧਾ ਨਾਲ ਮਨਾਇਆ ਗਿਆ। ਸ਼ਹਿਰ ਅਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਉਪਰੰਡ ਧਾਰਮਿਕ ਦੀਵਾਨ ਸਜਾਏ ਗਏ

ਅਤੇ ਅਤੱਟ ਲੰਗਰ ਵਰਤਾਏ

ਬਨੂੜ ਦੇ ਇਤਹਾਸਿਕ ਆਰਾ ਬਾਬਾ ਬੰਦਾ ਸਿੰਘ ਬਹਾਦਰ, ਗੁਰਦੁਆਰਾ ਸਿੰਘ ਸ਼ਹੀਦਾਂ ਬਾਂਡਿਆਂ ਬਸੀ, ਗੋਬਿੰਦ ਨਿਵਾਸ ਵਾਰਡ ਨੰ: 6 ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਧਾਰਮਿਕ ਦੀਵਾਨ ਸਜਾਏ ਗਏ। ਇਸੇ ਤਰਾਂ ਵਾਰਡ ਨੈ: 1,2,8 ਤੇ 9 ਦੇ ਗਰਦਆਰਿਆਂ ਵਿੱਚ ਵੀ ਪਾਠ ਦੇ ਭੋਗ ਪਾਏ ਗਏ। ਸੁਮੱਚੀ ਥਾਵਾਂ

ਤ ਸੰਗਤਾਂ ਦੀ ਭੀੜ ਵਖਣ ਨੂੰ ਮਿਲੀ। ਗੁਰਦੁਆਰਿਆਂ ਦੇ ਸੇਵਾਦਾਰ ਬਾਬਾ ਦਿਲਬਾਗ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਨੇ ਪੂਰਬ ਦੀ ਵਧਾਈਆਂ ਦਿੱਤੀਆਂ ਅਤੇ ਗੁਰੂ ਜੀ ਦੀ ਸਿੱਖਿਅਵਾਂ ਤੇ ਚੱਲਣ ਦਾ ਸੱਦਾ ਦਿੱਤਾ। ਇਸ ਤਰਾਂ ਪਿੰਡ ਮਨੌਲੀ ਸੂਰਤ, ਛੜਬੜ, ਨੱਗਲ, ਜੰਗਪੁਰਾ, ਧਰਮਗੜ, ਕਰਾਲਾ, ਰਾਮਪੁਰ, ਨੰਡਿਆਲੀ, ਹੁਲਕਾ, ਰਾਜੋਮਾਜਰਾ, ਬੂਟਾ ਸਿੰਘ ਵਾਲ ਆਦਿ ਗਰਦਆਰਿਆਂ ਵਿੱਚ ਵੀ ਪਾਠ ਦੇ ਭੋਗ ਪਾਏ ਗਏ ਅਤੇ ਚਾਹ, ਬ੍ਰੈੱਡ, ਪਕੌੜਿਆਂ ਤੇ ਪ੍ਰਸਾਦਿ ਦੇ ਲੰਗਰ ਵਰਤਾਏ ਗਏ। ਲੋਕਾਂ ਨੇ ਆਪਣੇ ਘਰਾਂ ਤੋ ਗੁਰਦੁਆਰਿਆਂ ਵਿੱਚ ਵੀ ਘਿਓ ਦੇ ਦੀਵੇਂ ਜਗਾਏ ਗਏ।

. ਸੰਗਤਾਂ ਦੀ ਭੀੜ ਵੇਖਣ